

 Print Page

Sri Guru Granth Sahib

Displaying 308 of

ਮਃ ੪ ॥

Ma 4 ॥

Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੮

ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ ॥

Jin Ko Aap Dhaee Vaddiaaee Jagath Bhee Aapae Aan Thin Ko Pairee Paaee ॥

The Lord Himself bestows glorious greatness; He Himself causes the world to come and fall at their feet.

ਗਉੜੀ ਵਾਰਾ (ਮਃ ੪) (੧੪) ਸ. (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੧

Raag Gauri Guru Ram Das

ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ ॥

Ddareeai Thaan Jae Kishh Aap Dhoo Keechai Sabh Karathaa Aapanee Kalaa Vadhhaaeae ॥

We should only be afraid, if we try to do things by ourselves; the Creator is increasing His Power in every way.

ਗਉੜੀ ਵਾਰਾ (ਮਃ ੪) (੧੪) ਸ. (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੨

Raag Gauri Guru Ram Das

ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ ॥

Dhaekhahu Bhaaeae Eaehu Akhaarraa Har Preetham Sachae Kaa Jin Aapanai Jor Sabh Aan Nivaaeeae ॥

Behold, O Siblings of Destiny: this is the Arena of the Beloved True Lord; His power brings everyone to bow in humility.

ਗਉੜੀ ਵਾਰਾ (ਮਃ ੪) (੧੪) ਸ. (੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੨

Raag Gauri Guru Ram Das

ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ ॥

Aapaniaa Bhagathaa Kee Rakh Karae Har Suaamee Nindhakaa Dhusattaa Kae Muh Kaalae Karaaeae ॥

The Lord, our Lord and Master, preserves and protects His devotees; He blackens the faces of the slanderers and evil-doers.

ਗਉੜੀ ਵਾਰਾ (ਮਃ ੪) (੧੪) ਸ. (੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੩

Raag Gauri Guru Ram Das

ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ ॥

Sathigur Kee Vaddiaaee Nith Charrai Savaaee Har Keerath Bhagath Nith Aap Karaaee ||

The glorious greatness of the True Guru increases day by day; the Lord inspires His devotees to continually sing the Kirtan of His Praises.

ਗਉੜੀ ਵਾਰਾ (ਮਃ ੪) (੧੪) ਸ. (੪) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੪

Raag Gauri Guru Ram Das

ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ ॥

Anadhin Naam Japahu Gurasikhahu Har Karathaa Sathigur Gharee Vasaaee ||

O GurSikhs, chant the Naam, the Name of the Lord, night and day; through the True Guru, the Creator Lord will come to dwell within the home of your inner being.

ਗਉੜੀ ਵਾਰਾ (ਮਃ ੪) (੧੪) ਸ. (੪) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੫

Raag Gauri Guru Ram Das

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥

Sathigur Kee Baanee Sath Sath Kar Jaanahu Gurasikhahu Har Karathaa Aap Muhahu Kadtaee ||

O GurSikhs, know that the Bani, the Word of the True Guru, is true, absolutely true. The Creator Lord Himself causes the Guru to chant it.

ਗਉੜੀ ਵਾਰਾ (ਮਃ ੪) (੧੪) ਸ. (੪) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੫

Raag Gauri Guru Ram Das

ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ ॥

Gurasikhaa Kae Muh Ujlaae Karae Har Piaaraa Gur Kaa Jaikaar Sansaar Sabhath Karaee ||

The Beloved Lord makes the faces of His GurSikhs radiant; He makes the whole world applaud and acclaim the Guru.

ਗਉੜੀ ਵਾਰਾ (ਮਃ ੪) (੧੪) ਸ. (੪) ੨:੮ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੬

Raag Gauri Guru Ram Das

ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ ॥੨॥

Jan Naanak Har Kaa Dhaas Hai Har Dhaasan Kee Har Paij Rakhaee ||2||

Servant Nanak is the slave of the Lord; the Lord Himself preserves the honor of His slave. ||2||

ਗਉੜੀ ਵਾਰਾ (ਮਃ ੪) (੧੪) ਸ. (੪) ੨:੯ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੭

Raag Gauri Guru Ram Das

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੮

ਤੂ ਸਚਾ ਸਾਹਿਬੁ ਆਪਿ ਹੈ ਸਚੁ ਸਾਹ ਹਮਾਰੇ ॥

Thoo Sachaa Saahib Aap Hai Sach Saah Hamaarae ||

O My True Lord and Master, You Yourself are my True Lord King.

ਗਉੜੀ ਵਾਰਾ (ਮਃ ੪) (੧੪):੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੮

Raag Gauri Guru Ram Das

ਸਚੁ ਪੁਜੀ ਨਾਮੁ ਦ੍ਰਿੜਾਇ ਪ੍ਰਭ ਵਣਜਾਰੇ ਥਾਰੇ ॥

Sach Poojee Naam Dhirraae Prabh Vanajaarae Thhaarae ||

Please, implant within me the true treasure of Your Name; O God, I am Your merchant.

ਗਉੜੀ ਵਾਰਾ (ਮਃ ੪) (੧੪):੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੮

Raag Gauri Guru Ram Das

ਸਚੁ ਸੇਵਹਿ ਸਚੁ ਵਣਿਜ ਲੈਹਿ ਗੁਣ ਕਥਹ ਨਿਰਾਰੇ ॥

Sach Saevehi Sach Vananj Laihi Gun Kathheh Niraarae ||

I serve the True One, and deal in the True One; I chant Your Wondrous Praises.

ਗਉੜੀ ਵਾਰਾ (ਮਃ ੪) (੧੪):੩ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੮

Raag Gauri Guru Ram Das

ਸੇਵਕ ਭਾਇ ਸੇ ਜਨ ਮਿਲੇ ਗੁਰ ਸਬਦਿ ਸਵਾਰੇ ॥

Saevak Bhaae Sae Jan Milae Gur Sabadh Savaarae ||

Those humble beings who serve the Lord with love meet Him; they are adorned with the Word of the Guru's Shabad.

ਗਉੜੀ ਵਾਰਾ (ਮਃ ੪) (੧੪):੪ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੯

Raag Gauri Guru Ram Das

ਤੂ ਸਚਾ ਸਾਹਿਬੁ ਅਲਖੁ ਹੈ ਗੁਰ ਸਬਦਿ ਲਖਾਰੇ ॥੧੪॥

Thoo Sachaa Saahib Alakh Hai Gur Sabadh Lakhaarae ||14||

O my True Lord and Master, You are unknowable; through the Word of the Guru's Shabad, You are known. ||14||

ਗਉੜੀ ਵਾਰਾ (ਮਃ ੪) (੧੪):੫ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੯

Raag Gauri Guru Ram Das

ਸਲੋਕ ਮਃ ੪ ॥

Salok Ma 4 ||

Shalok, Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੮

ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ ॥

Jis Andhar Thaath Paraaee Hovai This Dhaa Kadhae N Hovee Bhalaa ||

One whose heart is filled with jealousy of others, never comes to any good.

ਗਉੜੀ ਵਾਰਾ (ਮਃ ੪) (੧੫) ਸ. (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੧੦

Raag Gauri Guru Ram Das

ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ ॥

Ous Dhai Aakhiai Koe N Lagai Nith Oujaarree Pookaarae Khalaa ॥

No one pays any attention to what he says; he is just a fool, crying out endlessly in the wilderness.

ਗਉੜੀ ਵਾਰਾ (ਮਃ ੪) (੧੫) ਸ. (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੧੧

Raag Gauri Guru Ram Das

ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ ॥

Jis Andhar Chugalee Chugalo Vajai Keethaa Karathiaa Ous Dhaa Sabh Gaeiaa ॥

One whose heart is filled with malicious gossip, is known as a malicious gossip; everything he does is in vain.

ਗਉੜੀ ਵਾਰਾ (ਮਃ ੪) (੧੫) ਸ. (੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੧੧

Raag Gauri Guru Ram Das

ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ ॥

Nith Chugalee Karae Anehodhee Paraaee Muhu Kadt N Sakai Ous Dhaa Kaalaa Bhaeiaa ॥

Night and day, he continually gossips about others; his face has been blackened, and he cannot show it to anyone.

ਗਉੜੀ ਵਾਰਾ (ਮਃ ੪) (੧੫) ਸ. (੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੧੨

Raag Gauri Guru Ram Das

ਕਰਮ ਧਰਤੀ ਸਰੀਰੁ ਕਲਿਜੁਗ ਵਿਚਿ ਜੇਹਾ ਕੋ ਬੀਜੇ ਤੇਹਾ ਕੋ ਖਾਏ ॥

Karam Dhharathee Sareer Kalijug Vich Jaehaa Ko Beejae Thaehaa Ko Khaaeae ॥

The body is the field of action, in this Dark Age of Kali Yuga; as you plant, so shall you harvest.

ਗਉੜੀ ਵਾਰਾ (ਮਃ ੪) (੧੫) ਸ. (੪) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੧੩

Raag Gauri Guru Ram Das

ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ ॥

Galaa Oupar Thapaavas N Hoe Vis Khaadhhee Thathakaal Mar Jaaee ॥

Justice is not passed on mere words; if someone eats poison, he dies.

ਗਉੜੀ ਵਾਰਾ (ਮਃ ੪) (੧੫) ਸ. (੪) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੧੩

Raag Gauri Guru Ram Das

ਭਾਈ ਵੇਖਹੁ ਨਿਆਉ ਸਚੁ ਕਰਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ ॥

Bhaaee Vaekhahu Niaao Sach Karathae Kaa Jaehaa Koe Karate Thaehaa Koe Paaee ॥

O Siblings of Destiny, behold the justice of the True Creator; as people act, so they are rewarded.

ਗਉੜੀ ਵਾਰਾ (ਮਃ ੪) (੧੫) ਸ. (੪) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੧੪

Raag Gauri Guru Ram Das

ਜਨ ਨਾਨਕ ਕਉ ਸਭ ਸੋਈ ਪਾਈ ਹਰਿ ਦਰ ਕੀਆ ਬਾਤਾ ਆਖਿ ਸੁਣਾਏ ॥੧॥

Jan Naanak Ko Sabh Sojhee Paaee Har Dhar Keeaa Baathaa Aakh Sunaaee ॥1॥

The Lord has bestowed total understanding upon servant Nanak; he speaks and proclaims the words of the Lord's Court. ||1||

ਗਉੜੀ ਵਾਰਾ (ਮਃ ੪) (੧੫) ਸ. (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੧੪

Raag Gauri Guru Ram Das

ਮਃ ੪ ॥

Ma 4 ॥

Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੮

ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ ॥

Hodhai Parathakh Guroo Jo Vishhurrae Thin Ko Dhar Dtoee Naahee ॥

Those who separate themselves from the Guru, in spite of His Constant Presence - they find no place of rest in the Court of the Lord.

ਗਉੜੀ ਵਾਰਾ (ਮਃ ੪) (੧੫) ਸ. (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੧੫

Raag Gauri Guru Ram Das

ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਥੁਕ ਮੁਹਿ ਪਾਹੀ ॥

Koe Jaae Milai Thin Nindhakaa Muh Fikae Thhuk Thhuk Muhi Paahee ॥

If someone goes to meet with those dull-faced slanderers, he will find their faces covered with spit.

ਗਉੜੀ ਵਾਰਾ (ਮਃ ੪) (੧੫) ਸ. (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੧੬

Raag Gauri Guru Ram Das

ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ ਭੰਭਲ ਭੂਸੇ ਖਾਹੀ ॥

Jo Sathigur Fittakae Sae Sabh Jagath Fittakae Nith Bhanbhal Bhoosae Khaahee ॥

Those who are cursed by the True Guru, are cursed by all the world. They wander around endlessly.

ਗਉੜੀ ਵਾਰਾ (ਮਃ ੪) (੧੫) ਸ. (੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੧੬

Raag Gauri Guru Ram Das

ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ॥

Jin Gur Gopiaa Aapanaa Sae Laidhae Dtehaa Firahee ॥

Those who do not publicly affirm their Guru wander around, moaning and groaning.

ਗਉੜੀ ਵਾਰਾ (ਮਃ ੪) (੧੫) ਸ. (੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੧੭

Raag Gauri Guru Ram Das

ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ ਕੂਕਾਹੀ ॥

Thin Kee Bhukh Kadhae N Outharai Nith Bhukhaa Bhukh Kookaahee ॥

Their hunger shall never depart; afflicted by constant hunger, they cry out in pain.

ਗਉੜੀ ਵਾਰਾ (ਮਃ ੪) (੧੫) ਸ. (੪) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੧੮

Raag Gauri Guru Ram Das

ਓਨਾ ਦਾ ਆਖਿਆ ਕੋ ਨਾ ਸੁਣੈ ਨਿਤ ਹਉਲੇ ਹਉਲਿ ਮਰਾਹੀ ॥

Ounaa Dhaa Aakhiaa Ko N Sunai Nith Houlae Houl Maraahee ||

No one hears what they have to say; they live in constant fear and terror, until they finally die.

ਗਉੜੀ ਵਾਰਾ (ਮਃ ੪) (੧੫) ਸ. (੪) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੧੮

Raag Gauri Guru Ram Das

ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ ਓਨਾ ਅਗੈ ਪਿਛੈ ਥਾਉ ਨਾਹੀ ॥

Sathigur Kee Vaddiaaee Vaekh N Sakanee Ounaa Agai Pishhai Thhaao Naahee ||

They cannot bear the glorious greatness of the True Guru, and they find no place of rest, here or hereafter.

ਗਉੜੀ ਵਾਰਾ (ਮਃ ੪) (੧੫) ਸ. (੪) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੧੯

Raag Gauri Guru Ram Das

ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ ਰਹਦੀ ਖੁਹਦੀ ਸਭ ਪਤਿ ਗਵਾਹੀ ॥

Jo Sathigur Maarae Thin Jaae Milehi Rehadhee Khuhadhee Sabh Path Gavaahee ||

Those who go out to meet with those who have been cursed by the True Guru, lose all remnants of their honor.

ਗਉੜੀ ਵਾਰਾ (ਮਃ ੪) (੧੫) ਸ. (੪) ੨:੮ - ਗੁਰੂ ਗ੍ਰੰਥ ਸਾਹਿਬ: ਅੰਗ ੩੦੮ ਪੰ. ੧੯

Raag Gauri Guru Ram Das